

Regd. Office: Hazi Rattan Link Road, Post Box No. 71, Bathinda-151001

Ph.: 0164-2240163, 2240443, 2211628

Fax: 0164-5003638 Website: www.bcl.ind.in Email: bcl@mittalgroup.co.in

CIN: L24231PB1976PLC003624

TO Dated: 09.02.2018

BSE LTD.
FLOOR 25, FEROZE JEEJEEBHOY TOWERS
DALAL STREET,
MUMBAI- 400001

REG: SUBMISSION OF COPY OF THE RESULTS PUBLISHED IN NEWSPAPERS
DEAR SIR,

Pursuant to Regulation 30 of SEBI (LODR) Regulations, 2015, read with circular no. CIR/CFD/CMD/4/2015, dated 09th September, 2015, please find enclosed herewith newspapers clippings regarding Unaudited Financial Results for Quarter/Nine Months ended 31st December, 2018 as published in "Financial Express" and "Desh Sevak" Dated 09.02.2019.

Thanking You, Yours faithfully,

For BCL Industries Limited

(Formerly Known as BCL Industries & Infrastructures Ltd.)

Gurinder Makkar Company Secretary

ਬੇਦਖਲੀ ਸੂਚਨਾ

🖛 ਮੈਂ, ਗੁਰਮੱਤ ਸਿੰਘ ਪੁੱਤਰ ਸ੍ਰੀ ਹਰਨੇਕ ਸਿੰਘ ਵਾਸੀ ਪਿੰਡ ਉਪਲੀ ਤਹਿਸੀਲ ਜ਼ਿਲ੍ਹਾ ਸੰਗਰੂਰ ਬਿਆਨ ਕਰਦਾ ਹਾਂ ਕਿ ਮੇਰੀ ਲੜਕੀ ਸਰਬਜੀਤ ਕੱਰ ਉਮਰ 22 ਸਾਲ ਦੀ ਹੈ ਉਹ ਮੈਨੂੰ ਬਿਨ੍ਹਾ ਦੱਸੇ ਹੀ ਘਰੇ ਚਲੀ ਗਈ ਹੈ। ਮੇਰੇ ਕਹਿਣੇ ਤੋਂ ਬਾਹਰ ਚਲਦੀ ਹੈ ਤੇ ਮੈਨੂੰ ਬਰਾ ਭਲਾ ਆਖਦੀ ਹੈ। ਇਸ ਕਰਕੇ ਮੈਂ ਆਪਣੇ ਉਕਤ ਲੜਕੀ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਉਸ ਨਾਲ ਲੈਣ ਦੇਣ ਕਰਨ ਵਾਲਾ ਖੁੱਦ ਜਿੰਮੇਵਾਰ ਹੋਵੇਗਾ।

🖛 ਮੈਂ, ਗੁਰਦੇਵ ਸਿੰਘ ਪੁੱਤਰ ਮੁਨਸ਼ਾ ਸਿੰਘ ਪਿੰਡ ਚਕਰ, ਤਹਿਸੀਲ ਜਗਰਾਉ (ਲੁਧਿਆਣਾ) ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਕੁਲਦੀਪ ਸਿੰਘ ਮੇਰੇ ਕਹਿਣੇ ਤੋਂ ਬਾਹਰ ਹੈ ਮੈਂ ਕੁਲਦੀਪ ਸਿੰਘ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੇ ਬੇਂਦਖਲ ਕਰਦਾ ਹਾਂ। ਉਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮਵਾਰ ਹੋਵੇਗਾ।

ਨਾਮ ਦੀ ਬਦਲੀ

- I, Sukhjiinder Singh S/ o Balwant Singh, Vill. Wattanwall Kalan, PO. Gidder Pindi, Tehsil Sultanpur Lodhi, Distt. Kapurthala Sukhjinder Singh to Sukhjinder Singh Khinda.

 I, Satwinder Kaur W/o Resham Lal, R/o VOP. Nawan Pind Donewal, Tehsil Shahkot, Distt. Jalandhar have changed our daughter Deepika name from Deepika to Deepika Kaur. All concern note.

Particulars

Total Income from Operations

Net Profit / (Loss) for the period

(before Tax, Exceptional and/or

Extraordinary items#)

Net Profit / (Loss) for the period

before tax, after exceptional

and/or Extraordinary items#)

Net Profit / (Loss) for the period

after tax (after Exceptional and/or

Extraordinary items#)

Total Comprehensive Income for the

period [Comprising Profit / (Loss) for

the period (after tax) and Other

Comprehensive Income (after tax)]

Equity Share Capital

Reserves (excluding Revaluation

Reserve) as shown in the Audited

Balance Sheet of the previous year

Earnings Per Share (of Rs. 10/- each) (for continuing and continuing and

discontinued operations) -

1. Basic:

2. Diluted

the Company's website (www.bcl.ind.in)

Dated: 08.02.2019

Place : Bathinda

ਬੇਦਖਲੀ ਵਾਪਸ

🖛 ਮੈਂ, ਭਗਵਾਨ ਦਾਸ ਪੁੱਤਰ ਦੇਵ ਰਾਜ ਵਾਸੀ 3282 ਮੁਹੱਲਾ ਸੀੜੀਆਂਵਾਲਾ ਬਠਿੰਡਾ ਬਿਆਨ ਕਰਦਾ ਹਾਂ ਕਿ ਮੈਂ ਆਪਣੇ ਪੁੱਤਰ ਰਾਕੇਸ਼ ਕੁਮਾਰ ਤੇ ਉਸਦੀ ਪਤਨੀ ਰਜਨੀ ਉਰਫ ਰੁਬੀ ਨੂੰ 28 ਦਸੰਬਰ 2015 ਨੂੰ ਬੇਦਖਲ ਕੀਤਾ ਸੀ। ਹੁਣ ਰਜਨੀ ਤਲਾਕ ਲੈ ਕੇ ਚਲੀ ਗਈ ਹੈ ਅਤੇ ਰਾਕੇਸ਼ ਕੁਮਾਰ ਸਾਡੇ ਕਹਿਣੇ ਵਿੱਚ ਹੈ ਤੋਂ ਸਾਡੀ ਸੇਵਾ ਕਰਦਾ ਹੈ। ਮੈਂ ਬੇਦਖਲੀ ਰੱਦ ਕਰ ਦਿੱਤੀ ਹੈ, ਅੱਜ ਤੋਂ ਬਾਅਦ ਰਾਕੇਸ ਕੁਮਾਰ ਮੌਰੀ ਹਰ ਚੱਲ ਅਚੱਲ ਜਾਇਦਾਦ ਦਾ ਆਪਣੇ ਬਣਦੇ ਹਿੱਸੇ ਦਾ ਹੱਕਦਾਰ ਤੇ ਵਾਰਸ ਹੋਵੇਗਾ।

ਇਸ਼ਤਿਹਾਰ ਦੇਣ ਲਈ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰੋ

इंत : 0172-2657256-57, ਫੈਕਸ ਨ: 0172-2657118 E-MAIL:deshadvt@ gmail.com

ਸੀ ਸੋਰਵ ਮਿਸ਼ਰਾ, ਆਈਏਐਸ, ਸਬ ਝਵੀਜ਼ਨਲ ਮੈਜਿਸਟਰੇਟ (ਐਸ)-ਕਮ-ਮੈਰਿਜ ਅਤਸਰ, ਯੂਟੀ ਚੰਡੀਗੜ੍ਹ ਦੀ ਅਦਾਲਤ ਵਿਚ। ਸੀ ਰੰਬਤੀ ਚੰਦ ਪੱਤਰ ਸੀ ਅਵਤਾਰ ਚੰਦ ਪੰਕਾ ਵਾਸੀ # ਐਸਲਬਨਰ ਐਸਟੀਆਰ-29, 06119 ਐਸਚਰਲੈਬਨ ਜਗਮਨੀ ਅਤੇ ਕੱਢਾ ਭਾਸੀ #3578, ਸੈਕਟਰ 46/ਸੀ, ਚੰਡੀਗੜ੍ਹ ਅਤੇ ਮਿਸ ਪਲਕ ਪੈਂਤਰੀ ਸੀ ਅਸ਼ੋਕ ਕੁਮਾਰ, ਕੋਚੇ ਤੋਂ ਪੈਕੇ ਤੌਰ 'ਤੇ ਵਾਸੀ #3047, ਸੋਕਟਰ 47/ਫੀ, ਚੰਡੀਗੜ੍ਹ ਨੇ ਸਪੇਸ਼ਲ ਮੈਰਿਜ ਅੱਕਣ 1954 ਦੇ ਸਿਰਸ਼ਨ 15 ਤਹਿਤ ਤਿਨ ਮਹੀਨਿਆਂ ਦੇ ਅੰਦਰ ਸ਼ਾਦੀ ਦੇ ਰਜਿਸਟਰੇਸ਼ਨ ਦਾ ਸਮਾਜੀਕਰਨ ਕਰਨ ਲਈ ਨੋਟਿਸ

ਜਿਵੇਂ ਕਿ ਉਪਰ ਦੱਸੀ ਪਾਰਟੀਆਂ ਨੇ ਸਾਦੀ ਦਾ ਤਿੰਨ ਮਹੀਨਿਆਂ ਦੇ ਅੰਦਰ ਸਮਾਜੀਕਰਨ ਕਰਨ ਲਈ ਇਸ ਕੋਰਟ ਵਿਚ ਪਟੀਸ਼ਨ ਟਾਇਰ ਕੀਤੀ ਹੈ। ਸੋ ਇਸ ਪਕਾਜਨ ਰਾਹੀਂ ਆਮ ਜਨਤਾ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਜੇਬਰ ਕਿਸੇ ਨੂੰ ਇਸ ਸਾਦੀ 'ਤੇ ਇਤਰਾਜ ਹੈ ਤਾਂ ਉਹ ਮਿਡੀ 07 03 2019 ਨੂੰ ਜਾਂ ਇਸ ਤੋ ਪਹਿਲਾਂ ਆਪਣਾ ਇਤਰਾਜ ਕੋਰਟ ਵਿਖੇ ਦਰਜ ਕਰਵਾ ਸਕਦਾ ਹੈ ਕਈ ਇਤਰਾਜ ਨਾ ਆਉਣ ਦੀ ਸੂਰਤ ਵਿਚ ਸਪੇਸ਼ਨ ਮੈਰਿਜ ਐਕਟ 1954 ਦੇ ਤਹਿਤ ਇਸ ਸ਼ਾਦੀ ਦਾ ਸਮਾਜੀਕਰਨ ਕਰ ਅੱਜ ਮਿਤੀ 07.02.2019 ਨੂੰ ਮੌਵੇਂ ਦਸਤਖਤਾ ਤੇ ਕੋਰਟ ਦੇ

ਮਹਰ ਨਾਲ ਇਹ ਨੋਟਿਸ ਜਾਰੀ ਕੀਤਾ ਗਿਆ ਸ਼ਬ ਭਾਵੀਜ਼ਨਲ ਮੀਜਸਟਰੇਟ (ਐਸ)-ਕਮ-ਮੈਰਿਜ ਅਫਸਰ, यटी धेडीलङ् ।

Extract of Standalone Unaudited Financial Results for the Quarter/ Nine Months ended 31st December, 2018

Quarter

ended

30.09.2018

UNAUDITED

20383.04

2025.16

2025.16

1721.23

1723.50

1743.30

14781.96

10.24

9.89

The above is an extract of the detailed format of standalone financial results for the guarter/nine months ended 31st December, 2018 filled

with the Stock Exchange(BSE) under Regulation 33 of the Securities & Exchange Board of India (Listing Obligations and Disclosure

Requirements) Regulations, 2015. The full format of financial results are available on the BSE website (www.bseindia.com) and also on

Quarter

31.12.2018

UNAUDITED

24527.57

1499,46

1499,46

1134.96

1743.3

15724.26

6.51

6.39

BCL INDUSTRIES LIMITED

(Formerly known as BCL INDUSTRIES & INFRASTRUCTURES LIMITED)

Regd. Office: Hazi Rattan Link Road, P. Box No. 71, Bathinda - 151 001

CIN: L24231PB1976PLC003624

Corresponding

Quarter

ended

31.12.2017

UNAUDITED

23519.06

569.00

569.00

477.60

477.60

1415.00

9938.66

3.38

3.38

Months

ended

31,12,2018

UNAUDITED

65395.41

4218.28

4218.28

3439.78

3423.10

1743.30

15724.26

20.17

19.76

ਆਮ ਸੂਚਨਾ

→ ਮੈਂ, Rajvinder Kaur ਪਤਨੀ ਕੁਲਦੀਪ ਸਿੰਘ, ਵਾਸੀ 3. ਨਿਊ ਟਾਉਨ ਮੋਗਾ ਬਿਆਨ ਕਰਦੀ ਹਾਂ ਕਿ ਮੇਰੇ ਪਾਸਪੋਰਟ ਵਿਚ ਮੇਰੇ ਨਾਮ ਦੇ ਸਪੈਲਿੰਗ ਗਲਤੀ ਨਾਲ Rajvinder Kaur ਲਿਖੇ ਗਏ ਸਨ, ਜਦ ਕਿ ਸਹੀ ਸਪੈਲਿੰਗ Rajwinder Kaur

ਨਾਮ ਦੀ ਬਦਲੀ

🖛 ਮੈਂ, ਨਰਿੰਦਰ ਕੌਰ ਪਤਨੀ ਸ. ਪ੍ਰੀਤਮ ਸਿੰਘ, ਵਾਸੀ ਮਕਾਨ ਨੰ 940 ਦੀਪ ਕੈਪਲੈਕਸ, ਹੋਲੋਮਾਜਰਾ (ਯੂਟੀ) ਚੰਡੀਗੜ੍ਹ ਜੈਸੇ ਕੀ ਮੈਂ ਆਪਣਾ ਨਾਮ ਜੋਗਿੰਦਰ ਕੌਰ ਤੋਂ ਬਦਲ ਕਰ ਨਰਿੰਦਰ ਕੌਰ ਕਰ ਲਿਆ ਹੈ। ਭਵਿੱਖ 'ਚ ਮੈਨੂੰ ਇਸ ਨਾਮ ਤੋਂ ਜਾਣਿਆ ਜਾਵੇ।

🕶 ਮੈਂ, ਮਲਕੀਤ ਸਿੰਘ ਸਰਾਂ ਪੁੱਤਰ ਅਜੇਬ ਸਿੰਘ ਪਿੰਡ ਤੇ ਡਾਕਖਾਨਾ ਕਾਲੇਕੇ ਜ਼ਿਲ੍ਹਾ ਬਰਨਾਲਾ ਨੇ ਆਪਣਾ ਨਾਮ ਮਲਕੀਤ ਸਿੰਘ ਸਰਾਂ ਤੋਂ ਬਦਲ ਕੇ ਮਲਕੀਤ ਸਿੰਘ ਰੱਖ ਲਿਆ ਹੈ ਸੰਬੰਧਿਤ ਨੋਟ ਕਰਨ।

🖛 ਮੈਂ, ਅਤੁਲ ਕੁਮਾਰ ਪੁੱਤਰ ਗੋਪੀ ਚੰਦ ਪਿੰਡ ਖੇਲਣ, ਤਹਿਸੀਲ ਡੇਰਾਬੱਸੀ, ਜ਼ਿਲ੍ਹਾ ਐਸ.ਏ.ਐਸ ਨਗਰ ਬਿਆਨ ਕਰਦਾ ਹਾਂ ਕਿ ਮੈਂ ਅਪਣਾ ਨਾਂਅ ਅਤੁਲ ਕੁਮਾਰ ਤੋਂ ਬਦਲ ਅਤੁਲ ਸਿੰਘ ਰੱਖ ਲਿਆ ਹੈ। ਸਬੰਧੀ ਨੇਂਟ ਕਰਨ।

🖛 ਮੈਂ, ਅਭਿਸੇਕ ਰਾਣਾ ਪੁੱਤਰ ਸੁਧੀਰ ਕੁਮਾਰ ਪਿੰਡ ਖੋਲਣ, ਤਹਿਸੀਲ ਡੇਰਾਬੱਸੀ, ਜ਼ਿਲ੍ਹਾ ਐਸ.ਏ.ਐਸ ਨਗਰ ਬਿਆਨ ਕਰਦਾ ਹਾਂ ਕਿ ਮੈਂ ਆਪਣਾ ਨਾਂਅ ਅਭਿਸੇਕ ਰਾਣਾ ਤੋਂ ਬਦਲ ਕੇ ਅਭਿਸੇਕ ਸਿੰਘ ਰੱਖ ਲਿਆ ਹੈ। ਸਬੰਧੀ ਨੋਟ ਕਰਨ।

(RS. IN LACS EXCEPT E.P.S.

Nine Months

31.12.2017

UNAUDITED

62495.26

1561.95

1561.95

1370.55

1370.55

1415.00

9938.66

9.69

9.69

For and on behalf of the Board of Directors,

(RAJINDER MITTAL)

Mg. Director

DIN: 00033082

ended

Corresponding Financial

Year

ended

31.03.2018

AUDITED

85755.51

2231.12

2231.12

1839.75

1807.13

1570.60

11646.36

12.78

10.31

ਜਸਮੇਲ ਸਿੰਘ ਲਾਡੀ ਗਹਿਰੀ ਨੇ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਮੱਦਕੀ, 8 ਫਰਵਰੀ (ਭੂਪਿੰਦਰ ਸਿੰਘ) ਸਥਾਨਕ ਕਸਬੇ ਦੇ ਸਰਕਾਰੀ ਕੋਨਿਆ ਸਮਾਰਟ ਸੀਨੀ. ਸੈਕੰਡਰੀ ਸਕੂਲ ਦੀਆਂ ਗਿਆਰਵੀਂ ਅਤੇ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਹਲਕਾ ਫ਼ਿਰੋਜ਼ਪੁਰ

ਕਲਾਸੀਫਾਈਡ ਇਸ਼ਤਿਹਾਰ

ਮੈਕੇ ਇੱਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਜਿਸ ਦੌਰਾਨ ਸ੍ਰੀ ਲਾਡੀ ਗਹਿਰੀ ਨੇ ਸਾਈਕਲ ਵੰਡ ਸਮਾਰੋਹ ਦੌਰਾਨ ਵਿਦਿਅਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਉਨ੍ਹਾਂ



ਦਿਹਾਤੀ ਦੀ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਅਤੇ ਸੀਨੀਅਰ ਕਾਂਗਰਸੀ ਆਗੂ ਜਸਮੇਲ ਸਿੰਘ ਲਾਡੀ ਗਹਿਗੇ ਨੇ ਮਾਈ ਭਾਗੋਂ ਸਕੀਮ ਤਹਿਤ 105 ਸਾਈਕਲ ਵੰਡੇ। ਇਸ ਮੌਕੇ ਉਨ੍ਹਾਂ ਨਾਲ ਥਾਣਾ ਘੱਲ ਖ਼ਰਦ ਮੁੱਖੀ ਰਣਜੀਤ ਸਿੰਘ ਵੀ ਮੌਜੂਦ ਸਨ। ਸਕੂਲ ਪ੍ਰਿੰਸੀਪਲ ਸ੍ਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਸ

ਦਾ ਸਨਮਾਨ ਕੀਤਾ। ਸੰਬੋਧਨ ਦੌਰਾਨ ਮੁੱਖ ਮਹਿਮਾਨ ਜਸਮੇਲ ਸਿੰਘ ਲਾਡੀ ਗਹਿਰੀ ਨੇ ਵਿਦਿਆਰਥਣਾਂ ਨੂੰ ਸਿੱਖਿਆ ਪ੍ਰਤੀ ਪੁਰਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਤਨੀ ਅਤੇ ਹਲਕਾ ਫ਼ਿਰੋਜ਼ਪਰ ਦਿਹਾਤੀ ਦੀ ਵਿਧਾਇਕ ਬੀਬਾ ਸਤਿਕਾਰ ਕੌਰ ਵੀ

ਗੋਬਿੰਦਗੜ੍ਹ ਅਤੇ ਸ਼ਾਮਪੁਰ ਵਿਖੇ ਸਵਾਈਨ ਫਲੂ ਸਬੰਧੀ ਜਾਗਰੁਕਤਾ ਅਭਿਆਨ

ਦੀ ਐਮ. ਐਲ. ਏ. ਬਣੀ ਹੈ। ਇਸ ਕਰਕੇ ਬੱਚੀਓ ਤੁਸੀਂ ਵੀ ਵੱਧ ਤੋਂ ਵੱਧ ਪੜ੍ਹਕੇ ਅਫ਼ਸਰ ਬਣਨਾ ਹੈ। ਇਸ ਮੌਕੇ ਰਜਿੰਦਰ ਕਾਮਾਰ ਲੱਕੀ ਮਨਚੰਦਾ ਸੀਨੀ. ਕਾਂਗਰਸੀ ਆਗੂ (ਐਮ. ਸੀ.), ਡਾ ਅਮਰਜੀਤ ਕੌਰ ਗਿੱਲ ਸੀਨੀ, ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਫ਼ਿਰੋਜ਼ਪੁਰ, ਸੁਖਚੈਨ ਸਿੰਘ ਖੋਸਾ ਕਾਂਗਰਸ ਬਲਾਕ ਪ੍ਰਧਾਨ ਮੁੱਦਕੀ, ਪ੍ਰਭਾਤ ਗਰਗ, ਬਲਵੀਰ ਸਿੰਘ ਸੇਖੋਂ ਪਟਵਾਰੀ ਸ਼ਹਿਰੀ ਪ੍ਰਧਾਨ ਰੋਸ਼ਨ ਲਾਲ ਮਨਚੰਦਾ ਐਮ. ਸੀ., ਸ਼ੇਰ ਸਿੰਘ ਗਹਿਰੀ, ਡਾ. ਪਵਨ ਸਲੰਕੀ ਪੀ. ਏ., ਮਹੇਸ਼ ਕੁਮਾਰ ਗਰਗ, ਜਸਵਰਨ ਸਿੰਘ ਔਲਖ, ਕਿੱਕਰ ਸਿੰਘ ਸੰਧੂ, ਗੁਰਤੇਜ ਸਿੰਘ ਪ੍ਰਾਪਰਟੀ ਡੀਲਰ, ਸੋਹਣ ਸਿੰਘ ਭੱਟੀ ਗਿੱਲ, ਨਿਰਭੇ ਸਿੰਘ ਬਰਾੜ, ਡਾ ਗੁਰਮੇਲ ਸਿੰਘ , ਲਾਲ ਸਿੰਘ, ਛਿੰਦਰ ਸਿੰਘ, ਚੜ੍ਹਤ ਸਿੰਘ, ਜੋਗਿੰਦਰ ਸਿੰਘ ਪ੍ਰਧਾਨ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ, ਮਾ. ਛਿੰਦਰ ਸਿੰਘ ਪੀ.ਟੀ.. ਪਰਮਜੀਤਪਾਲ ਸਿੰਘ, ਕਰਤਾਰ ਸਿੰਘ ਫ਼ੌਜੀ, ਗੁਰਦਿਆਲ ਸਿੰਘ ਸਰਪੰਚ ਫਿੱਡ

ਸਰਕਾਰੀ ਸਕੂਲ ਵਿੱਚ ਪੜ੍ਹ ਕੇ ਹਲਕੇ ਅਤੇ ਹੋਰ ਕਾਂਗਰਸੀ ਵਰਕਰ ਹਾਜਰ ਸਨ।

ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਅਤੇ ਪਿੰਡ ਸ਼ਾਮਪੁਰ ਵਿਖੇ ਸਵਾਈਨ ਫਲ ਪਤੀ ਜਾਗਰਕਤਾ ਪੈਦਾ ਕਰਨ ਲਈ ਕੈਪ ਲਗਾਏ ਗਏ। ਦੋਹਾਂ ਥਾਵਾਂ ਉੱਤੇ ਸਕੂਲੀ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਸਵਾਈਨ ਫਲੂ ਦੇ ਕਾਰਨ, ਲੱਛਣ, ਇਲਾਜ ਅਤੇ ਸਾਵਧਾਨੀਆਂ ਸਬੰਧੀ ਵਿਸਥਾਰ ਵਿੱਚ ਜਾਣੂ ਕਰਾਇਆ ਗਿਆ। ਗੋਬਿੰਦਗੜ੍ਹ ਸਕੂਲ ਵਿਖੇ ਰੂਰਲ ਮੈਡੀਕਲ ਅਫ਼ਸਰ ਡਾ ਰਮਨਪੀਤ ਸਿੰਘ ਚਾਵਲਾ

ਅਤੇ ਸ਼ਾਮਪੁਰ ਵਿਖੇ ਡਾ ਰੁਪਿੰਦਰ ਸਿੰਘ ਨੇ

ਬਨੁੜ, 8 ਫਰਵਰੀ (ਅਵਤਾਰ ਸਿੰਘ) ਬੋਲਦਿਆਂ ਆਖਿਆ ਕਿ ਬੁਖਾਰ, ਤੇਜ਼ ਸਿਹਤ ਵਿਭਾਗ ਵੱਲੋਂ ਸਰਕਾਰੀ ਖਾਂਸੀ, ਸਾਹ ਵਗੈਰਾ ਦੀ ਤਕਲੀਫ਼ ਗੋਬਿੰਦਗੜ੍ਹ ਸਕੂਲ ਦੀ ਪ੍ਰਿੰਸੀਪਲ ਆਦਿ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪਹੁੰਚਕੇ ਆਪਣਾ ਮੁਫ਼ਤ ਇਲਾਜ ਕਰਾਇਆ ਜਾਵੇ। ਉਨ੍ਹਾਂ ਦੱਸਿਆ ਕਿ ਖਾਂਸੀ ਆਦਿ ਹੋਣ ਤੋਂ ਮੰਹ ਉੱਤੇ ਸਾਫ਼ ਕੱਪੜਾ ਜਾਂ ਮਸਕ ਰੱਖਿਆ ਜਾਵੇਂ ਤਾਂ ਕਿ ਫਲੂ ਅੱਗੇ ਨਾ ਜਾ ਸਕੇ। ਇਸ ਮੌਕੇ ਸਿਹਤ ਵਰਕਰ ਰਘਵੀਰ ਸਿੰਘ ਚਾਉਮਾਜਰਾ, ਭੁਪਿੰਦਰ ਕੁਮਾਰ, ਗੁਰਚਰਨ ਸਿੰਘ ਤੇ ਸੁਰਿੰਦਰ ਸਿੰਘ ਨੇ ਸਿਹਤ ਵਿਭਾਗ ਵੱਲੋਂ ਮੁਹੱਈਆਂ ਕਰਾਈਆਂ ਜਾਂਦੀਆਂ ਸਿਹਤ ਸਹੁਲਤਾਂ ਬਾਰੇ

ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸੰਧਿਆ ਸ਼ਰਮਾ ਅਤੇ ਪਿੰਡ ਸ਼ਾਮਪੁਰ ਦੀ ਸਰਪੰਚ ਚਰਨਜੀਤ ਕੌਰ ਨੇ ਵਿਭਾਗੀ ਟੀਮਾਂ ਦਾ ਧੰਨਵਾਦ ਕਰਦਿਆਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ।

ਪਬਲਿਕ ਨੋਟਿਸ

ਸਨਮੁੱਖ ਸ੍ਰੀ ਮਨੀਜ਼ ਕੁਮਾਰ ਲੋਹਨ, ਐਚਸੀਐਸ ਅਸਿਸਟੈਂਟ

ਅਸਟੇਟ ਆਫਿਸਰ, ਅਸਟੇਟ ਅਲਸਰ ਯੂ.ਟੀ., ਚੰਡੀਗੜ੍ਹ ਦੀਆਂ

ਵਿਸ਼ਾ: ਸੀਮਤੀ ਸਜਾਤਾ ਸ਼ਰਮਾ ਪਤਨੀ ਸੀ ਕਮਣ

ਭਸ਼ਨ ਸ਼ਰਮਾ ਦੀ ਬਿਨਾਂ ਵਸੀਅਤ ਮੌਤ ਦੇ ਅਧਾਰ

ਮਕਾਨ ਨੇ 3348, ਸੈਕਟਰ 32/ਡੀ, ਚੰਡੀਗੜ੍ਹ ਦੇ 2:

ਫੀਸਦੀ ਹਿੱਸੇ ਦੇ ਮਲਕੀਅਤ ਹੱਕ ਸੀ ਕਮਲ ਭੁਸ਼ਨ

ਸ਼ਰਮਾ, ਮਿਸ਼ ਸਰੀਨਾ ਸ਼ਰਮਾ ਅਤੇ ਨੀਰਾਰ ਸ਼ਰਮਾ (25

ਆਮ ਤ ਖਾਸ ਅਤ ਜਨ ਸਧਾਰਨ ਨੂੰ ਸ਼ੁਚਿਤ ਕੀਤਾ

ਜਾਂਦਾ ਹੈ ਕਿ ਇਸ ਦਫ਼ਤਰ ਦੇ ਰਿਕਾਰਡ ਮੁਤਾਬਰ

ਮਕਾਨ ਨੇ. 3348, ਸੈਕਟਰ 32/ਡੀ, ਚੰਡੀਗੜ੍ਹ, ਜਿਸਦਾ

ਵਾਈਲ ਨੰਬਰ ਆਰਪੀਡੀ-17805 ਹੈ, ਦਾ 25 ਕਿਸਦੀ

ਹਿਸਾ ਸਵਾ ਸ਼ੀਮਤੀ ਸੁਜਾਤਾ ਸ਼ਰਮਾ ਪਤਨੀ ਸ਼ੀ ਕਮਲ

ਭੂਸ਼ਨ ਸ਼ਰਮਾ ਦੇ ਨਾਂ ਬੋਲਦਾ ਹੈ। ਸ੍ਰੀ ਕਮਲ ਭੂਸ਼ਨ

ਸ਼ਰਮਾ ਅਤੇ ਹਰਾਂ ਨੇ ਦੱਸਿਆ ਕਿ ਸੀਮਤੀ ਸਜਾਤਾ ਸ਼ਰਮਾ

ਜੋ ਉਪਰ ਵੱਸ਼ੇ ਮਕਾਨ ਦੇ 25 ਵਿਸ਼ਦੀ ਹਿੱਸੇ ਦੀ ਮਾਲਕ

ਹੈ ਦੀ ਮੌਤ ਮਿਰੀ 12.09 2018 ਨੂੰ ਹੋ ਗਈ ਹੈ ਅਤ

ਦੇਸ਼ਿਆ ਹੈ ਕਿ ਸਵਾ ਸੀਮਤੀ ਸਜਾਤਾ ਸ਼ਰਮਾ ਦੇ ਹੋਠ

ਮੁਤਾਬਕ ਕਾਨੂੰਨੀ ਵਾਰਸ ਹਨ . 1 ਸੀ ਕਮਲ ਭੂਸ਼ਨ

ਸ਼ਰਮਾ, ਪਤੀ 2. ਮਿਸ. ਸਰੀਨਾ ਸ਼ਰਮਾ, ਪੁਤਰੀ 3. ਨੀਹਾਰ

ਸ਼ਰਮਾ, ਪੁੱਤਰ। ਹੁਣ ਸ੍ਰੀ ਕਮਲ ਭੂਜਨ ਸ਼ਰਮਾ ਅਤੇ ਹੋਰਾਂ

ਨੇ ਇਸ ਦਫ਼ਤਰ ਵਿੱਚ ਰਾਹੀ' ਅਰਜ਼ੀ ਮਿਤੀ

07.01.2019 ਉਪਰ ਦੋਸ਼ੀ ਜਾਇਦਾਦ ਦੇ 25 ਕਿਸਦੀ

ਹਿਸੇ ਦੇ ਮਲਕਾਨਾ ਹੱਕ ਸ਼ੀਮਤੀ ਸੁਜਾਤਾ ਸ਼ਰਮਾ ਦੀ ਬਿਨਾਂ

ਕਸ਼ੀਅਤ ਮੌਤ ਦੇ ਅਧਾਰ 'ਤੇ ਆਪਦੇ ਨਾਂ ਤਬਦੀਲ ਕਰਨ

ਜੋ ਕਿਸੇ ਨੂੰ ਮਿਤਕ ਦੇ ਉੱਪਰ ਦੱਸੇ ਕਾਨੂੰਨੀ ਵਾਰਿਸ਼ਾਂ

ਤੋਂ ਇਲਾਵਾ ਕਿਸੇ ਹੋਰ ਵਾਰਿਸ ਬਾਰੇ ਪਤਾ ਹੋਵੇ ਤਾਂ

ਅਸਟੇਟ ਦਛਰਰ, ਸੈਕਟਰ 17, ਚੰਡੀਗੜ੍ਹ, ਨੂੰ ਵਰਨ

ਸੂਚਿਤ ਕਰ। ਜੋ ਕਿਸੇ ਨੂੰ ਬਿਨੈਕਾਰ ਦੇ ਨਾਂ ਤੇ

ਉਕਤ ਜਾਇਦਾਦ ਦਾ ਹਿੱਸਾ ਤਬਦੀਲ ਕਰਨ ਦੇ

ਇੰਦਰਾਜ 'ਤੇ ਕੋਈ ਇਤਰਾਜ਼ ਹੈ ਤਾਂ ਉਹ ਇਸ

ਇਸ਼ਤਿਹਾਰ ਦੇ ਛਪਣ ਦੀ ਮਿਤੀ ਤੋਂ 30 ਦਿਨਾਂ ਦ

ਅੰਦਰ ਇਸ ਦਵਤਰ ਵਿੱਚ ਲਖਤੀ ਤੌਰ 'ਤ

ਇਤਰਾਜ਼ ਦਰਜ਼ ਕਰਾ ਸਕਦਾ ਹੈ। ਇੱਵ ਨਾ ਹੋਣ ਦੀ

ਸ਼ਰਤ ਵਿੱਚ ਉਕਤ ਜਾਇਦਾਦ ਦਾ ਹਿੱਸਾ ਕਾਨੂੰਨੀ

ਵਾਰਿਸ਼ ਦੇ ਨਾਂ ਤਬਦੀਲ ਕਰਨ ਦਾ ਇੰਦਰਾਜ ਕਰ

ਦਿਤਾ ਜਾਵਗਾ ਅਤੇ ਕਿਸ ਪ੍ਰਕਾਰ ਦਾ ਕੋਈ ਦਾਅਵਾ

ਸ੍ਰੀ ਮਨੀਸ਼ ਕੁਮਾਰ ਲੋਹਨ, ਔਰਸੀਐਸ ਅਸਿਸਟੈਂਟ ਅਸਟੇਟ

ਆਵਿਸਰ, ਅਸਟੇਟ ਅਫ਼ਸਰ ਯੂ.ਟੀ., ਚੰਡੀਗੜ੍ਹ ਦੀਆਂ

ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

Rs.6,44,435/-

ਛੇ ਲੱਖ

ਚੁਆਲੀ ਹਜ਼ਾਰ

ਚਾਰ ਸੌ ਪੈਂਤੀ

ਰਪਏ) ਅਤੇ

ਇਸ 'ਤੇ ਬਣਦਾ ਵਿਆਜ

ਅਧਿਕਾਰਤ ਅਸ਼ਸਰ

ਬਾਅਦ ਵਿੱਚ ਮੰਨਿਆ ਨਹੀਂ ਜਾਵੇਗਾ।

ਦੀ ਬਨਤੀ ਕੀਤੀ ਹੈ।

ਵਿਸਦੀ। ਦੇ ਨਾਂ ਤਖ਼ਦੀਲ ਕਰਨ ਸਬੰਧੀ।

ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

ਸਕੂਲ ਦੀ ਦਿੱਖ ਬਦਲਣ 'ਚ ਆਰਥਿਕ ਸਹਿਯੋਗ ਦੇਣ ਵਾਲਿਆ ਦਾ ਹੋਇਆ ਸਨਮਾਨ

ਮੁੱਲਾਂਪੁਰ ਦਾਖਾ, 8 ਫਰਵਰੀ (ਸਤਿਨਾਮ ਬੜੇਚ) ਸਥਾਨਕ ਦੇ ਰਾਏਕੋਟ ਰੋਡ ਤੇ ਸਥਿਤ ਸਰਕਾਰੀ ਪ੍ਰਇਮਰੀ ਸਕੂਲ ਵਿਖੇ ਸਮੂਹ ਸਕੂਲ ਸਟਾਫ ਵੱਲੋਂ ਇੱਕ ਧਾਰਮਿਕ ਪ੍ਰਗਰਾਮ ਕਰਵਾ ਕੇ ਸਕੂਲ ਦੀ ਦਿੱਖ ਬਦਲਣ 'ਚ ਆਰਥਿਕ ਮੱਦਦ ਕਰਨ ਵਾਲੇ ਦਾਨੀ ਸੋਜਣਾਂ ਦਾ ਸਨਮਾਨ ਕੀਤਾ ਗਿਆ। ਸਕਲ ਅਧਿਆਪਕ ਮੇਜਰ ਸਿੰਘ ਨੇ ਦੱਸਿਆ ਕਿ ਇਸ ਸਕੂਲ ਦੀ ਪਿਛਲੇ ਲੰਮੇ ਸਮੇਂ ਤੋਂ ਖਸ਼ਤਾ ਹਾਲਤ ਸੀ ਉਨਾਂ ਬਤੌਰ ਅਧਿਆਪਕ ਹੁੰਦਿਆਂ ਸਰਕਾਰ ਦੇ ਨੁਮਾਇਦਿਆ ਤੱਕ ਪਹੁੰਚ ਕਰਕੇ ਖਸਤਾ ਹਾਲਤ ਬਾਰੇ ਜਾਣੂ ਕਰਵਾਇਆ ਪਰ ਕਿਸੇ ਨੇ ਵੀ ਸਕੂਲ ਵੱਲ ਉੱਕਾ ਧਿਆਨ ਨਾ ਦਿੱਤਾ। ਅਖੀਰ ਉਨ ਾਂ ਦਾਨੀ ਰਣਜੀਤ ਸਿੰਘ ਹਿੱਸਵਾਲ, ਦਲਜੀਤ ਸਿੰਘ ਹਿੱਸਵਾਲ ਦੋਵੇਂ ਐਨ ਆਰ ਆਈ. ਧਰਮਵੀਰ ਸਿੰਘ ਧੋਮੀ ਜਿਉਲਰਜ਼ ਤੇ ਹੋਰ ਪਤਵੰਤੇ ਸੱਜਣਾਂ ਨੂੰ ਬੇਨਤੀ ਕੀਤੀ

ਜਿਨਾਂ ਸਕੂਲ ਵੱਲ ਗੌਰ ਕਰਦਿਆ ਆਰਥਿਕ ਮੋਦਦ ਕੀਤੀ, ਜਿਸ ਨਾਲ ਇਮਾਰਤ ਦੀ ਸਾਂਭ ਸੰਭਾਲ, ਬੱਚਿਆਂ ਦੇ ਨਵੇਂ ਵਾਸਰੂਮ ਬਣਵਾਏ, ਦੇ ਕਮਰਿਆ ਦੀ ਫਰਸ਼ ਨਵੇਂ ਸਿਰਿਓ ਬਣਾਏ ਅਤੇ ਚਾਰਦੀਵਾਰੀ ਕੀਤੀ। ਮੁੱਖ ਅਧਿਆਪਕ ਜਸਵਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਧੋਨਵਾਦ ਕੀਤਾ। ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ ਨੇ ਸਕੂਲ ਨੂੰ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੰਦਿਆ 51 ਬੋਰੀਆ ਸੀਮੈਂਟ ਦਿੱਤਾ। ਸਟੇਜ ਦੀ ਭੂਮਿਕਾ ਦਵਿੰਦਰ ਸਿੰਘ ਨੂੰ ਬਾਖੂਬੀ ਨਿਭਾਈ। ਇਸ ਮੌਕੇ ਚੇਅਰਮੈਨ ਬੂਟਾ ਸਿੰਘ, ਅਜਮੇਲ ਸਿੰਘ ਮਹੀ, ਗੁਰਮੇਲ ਸਿੰਘ, ਗੁਰਪੀਤ ਸਿੰਘ ਗਰੀ, ਕਰਮਜੀਤ ਸਿੰਘ ਕਲੇਰ, ਜੋਰਾ ਸਿੰਘ, ਸਿਕੰਦਰ ਸਿੰਘ, ਕੌਂਸਲਰ ਤਰਸਮ ਕੌਰ ਮਾਨ, ਅਧਿਆਪਕ ਜਸਵਿੰਦਰ ਕੌਰ, ਛਿੰਦਰਪਾਲ ਕੌਰ, ਬਲਦੀਪ ਕੌਰ, ਕੁਲਵਿੰਦਰ ਕੌਰ ਆਦਿ ਹਾਜਰ ਸਨ।

ਡਿਵਾਈਨ ਪਬਲਿਕ ਸਕੂਲ 'ਚ ਹੋਇਆ ਫੇਅਰਵੈਲ ਪਾਰਟੀ ਦਾ ਆਯੋਜਨ

ਫਗਵਾੜਾ 8 ਫਰਵਰੀ (ਲਾਲੀ) ਕੇ ਖੂਬ ਮਸਤੀ ਕੀਤੀ। ਮਿਸ ਫੇਅਰਵੈਲ ਡਿਵਾਈਨ ਪਬਲਿਕ ਸਕੂਲ ਵਿਖੇ ਰਿਧਮ ਅਤੇ ਮਿਸਟਰ ਫੇਅਰਵੈਲ ਮੋਹਿਤ 11ਵੀਂ ਦੇ ਵਿਦਿਆਰਥੀਆਂ ਵਲੋਂ 12ਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਦੇ ਮਨੋਰਥ ਨਾਲ ਇਕ

ਸਮਾਗਮ ਦਾ ਆਯਜਨ ਕੀਤਾ ਗਿਆ। ਸਮਾਗਮ ਦਾ ਸ਼ੁਭ ਆਰੰਭ ਸਕੂਲ ਪ੍ਰਿਸੀਪਲ ਸ੍ਰੀਮਤੀ ਰੇਨੂੰ ਠਾਕੁਰ ਦੀ ਅਗਵਾਈ ਹੇਠ ਹੋਇਆ ਜਿਸ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ੍ਰੀ ਪੰਕਜ ਕਪੂਰ ਵਿਸ਼ੇਸ਼ ਤੌਰ ਤੇ ਪੁੱਜੇ। ਸਮਾਗਮ ਦੇ ਸ਼ੁਰੂ ਵਿਚ ਸ਼ਮਾ ਰੋਸ਼ਨ ਕਰਨ ਦੀ ਰਸਮ ਨਿਭਾਈ ਗਈ ਉਪਰੰਤ ਮਾਡਲਿੰਗ ਅਤੇ ਫਨ ਗੇਮਜ਼ ਦਾ ਆਯੋਜਨ ਗ

ਵਿਦਿਆਰਥੀਆਂ ਨੇ ਡੀ.ਜੇ. ਸੰਗੀਤ ਤੇ ਨੱਚ

ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਵਸਟ ਰਨਰ ਅਪ ਸਰੀਨਾ ਅਤੇ ਜਸਰਾਜ ਨੂੰ ਚੁਣਿਆ ਗਿਆ ਜਦਕਿ ਜਸਦੀਪ ਕੌਰ ਅਤੇ ਨੀਤਿਸ਼ ਸ਼ਰਮਾ ਦੂਸਰੇ ਰਨਰ ਅਪ ਰਹੇ। ਬੈਸਟ ਵਾਈਟ ਦਾ ਅਵਾਰਡ ਮਿਸ ਜਸਪੀਤ ਕੌਰ ਅਤੇ ਮਿਸਟਰ ਮਨਵੀਰ ਸਿੰਘ ਨੂੰ ਮਿਲਿਆ। ਬੈਸਟ ਸਮਾਇਲ ਹਰਪੀਤ ਸੁਮਨ, ਬੈਸਟ ਕੋਸਟਿਊਮ ਜਸਰਾਜ ਸਿੰਘ ਅਤੇ ਨੈਨਸੀ ਬਿਊਟੀਫੁਲ ਹੇਅਰ ਸੁਖਮਨਜੀਤ ਕੌਰ, ਬੈਸਟ ਪਰਸਨੈਲਟੀ ਨੀਤਿਸ਼ ਮਹਿਮੀ ਤੇ ਅੰਜਲੀ, ਫੁਲ ਅਟੈਂਡੈਂਸ ਸ਼ਰਨਦੀਪ ਕੌਰ, ਬਿਊਟੀਫਲ ਆਈਜ਼ ਅਮਨਦੀਪ ਕੌਰ ਬਣੇ। ਅਖੀਰ ਵਿਚ 12ਵੀਂ ਦੇ ਵਿਦਿਆਰਥੀਆਂ ਨੇ ਚੇਅਰਮੈਨ ਪੰਕਜ ਕਪੂਰ ਅਤੇ ਪ੍ਰਿਸੀਪਲ ਰੇਨੂੰ ਠਾਕੂਰ ਸਮੇਤ ਸਮੂਹ ਸਟਾਫ ਦਾ ਆਸ਼ੀਰਵਾਦ ਹਾਸਲ ਕੀਤਾ। ਚੇਅਰਮੈਨ ਪੰਕਜ ਕਪੂਰ ਅਤੇ ਪਿੰਸੀਪਲ ਰੋਨੂੰ ਠਾਕੂਰ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚ ਮਿਹਨਤ ਕਰਕੇ ਚੇਗੇ ਅੱਕ ਪ੍ਰਾਪਤ ਕਰਨ ਦੀ ਪ੍ਰੇਰਣਾ ਦੇ ਨਾਲ ਚੰਗੇ ਭਵਿੱਖ ਦਾ ਆਸ਼ੀਰਵਾਦ ਦਿੱਤਾ।

ਕੋਟ ਈਸੇ ਖਾਂ 8 ਫਰਵਰੀ (ਮਾਲੜਾ) ਪਾਥਵੇਅਜ਼ ਗਲੰਬਲ ਸਕੂਲ, ਕੋਟ ਈਸੇ ਖਾਂ ਦੇ ਪ੍ਰਿੰਸੀਪਲ ਬੀ ਐਲ ਵਰਮਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਸੁਨੀਤਾ ਰਾਣੀ ਦਾ ਅਚਾਨਕ ਦੇਹਾਂਤ ਹੋ ਗਿਆ। ਸਨੀਤਾ ਰਾਣੀ ਦੀ ਅਚਾਨਕ ਹੋਈ ਮੌਤ ਤੇ ਸਕੂਲ ਮੈਨਜਮੈਟ ਸੂਰਜੀਤ ਸਿੰਘ ਸਿੱਧੂ, ਡਾ ਅਨਿਲਜੀਤ ਸਿੰਘ ਕੰਬੇਜ, ਅਵਤਾਰ ਸਿੰਘ ਸੇਂਧ ਤੋਂ ਇਲਾਵਾ ਸਮੂਹ ਸਟਾਫ ਜਸਵਿੰਦਰ ਸਿੰਘ ਸਿੱਧੂ, ਜੋਗਿੰਦਰ ਸਿੰਘ ਸਾਬਕਾ ਸਰਪੰਚ ਆਦਿ ਨੇ ਦੁੱਖ ਦਾ ਪੁਗਟਾਵਾ ਕੀਤਾ। ਸ਼੍ਰੀ ਮਤੀ ਸੁਨੀਤਾ ਰਾਣੀ ਜੀ ਦਾ ਸੰਸਕਾਰ ਕੱਲ 10 ਫਰਵਰੀ ਦਿਨ ਐਤਵਾਰ ਨੂੰ ਦੁਪਿਹਰ 02:00 ਵਜੇ ਦੇ ਕਰੀਬ ਕੋਟ ਈਸੇ ਖਾਂ ਵਿਖੇ ਉਨਾਂ ਦੇ ਬੱਚਿਆਂ ਦੇ ਕੈਨੇਡਾ ਤੋਂ ਆਉਣ ਤੇ

ਕੀਤਾ ਜਾਵਗਾ। ਸਦਰ ਬਾਜ਼ਾਰ ਐਸੋਸੀਏਸ਼ਨ ਨੇ ਕੀਤਾ ਕੇ. ਕੇ. ਮਲਹੋਤਰਾ ਨੂੰ ਸਨਮਾਨਤ

ਪਟਿਆਲਾ, 7 ਫਰਵਰੀ (ਸੁਧੀਰ ਪਾਹੁਜਾ) ਜ਼ਿਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਕੇ. ਕੇ. ਮਲਹੇਤਰਾ ਨੂੰ ਪੀ. ਆਰ. ਟੀ. ਸੀ. ਚੇਅਰਮੈਨ ਕੇ. ਕੇ. ਸ਼ਰਮਾ, ਸਦਰ ਬਾਜ਼ਾਰ ਐਸੋਸੀਏਸ਼ਨ ਅਤੇ ਯੂਥ ਕਾਂਗਰਸੀ ਆਗੂ ਕੁਸ਼ ਸੇਠ ਅਤੇ ਟੀਮ ਵਲੋਂ ਕ੍ਰਿਪਾਨ ਅਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਕੇ. ਕੇ. ਮਲਹਤਰਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਚੜ੍ਹਦੀਕਲਾ ਲਈ ਦਿਨ ਰਾਤ ਕੰਮ ਕਰਦੇ ਰਹਿਣਗੇ ਅਤੇ ਕਿਹਾ ਕਿ ਉਹ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਦੇ ਸਦਾ ਹੀ ਰਹਿਣੀ ਰਹਿਣਗੇ, ਜਿਨ੍ਹਾਂ ਨੇ ਉਹਨਾਂ ਦਾ ਹਮੇਸ਼ਾਂ ਹੀ ਸਾਥ ਦਿੱਤਾ ਹੈ। ਇਸ ਮੌਕੇ ਕੁਸ਼ ਸੇਠ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈ. ਅਮਰਿੰਦਰ ਸਿੰਘ ਅਤੇ ਮਹਾਰਾਣੀ ਪੁਨੀਤ ਕੌਰ ਨੇ ਇਕ ਮਿਹਨਤੀ ਤੇ ਈਮਾਨਦਾਰ ਆਗੂ ਨੂੰ ਇਸ ਉਚ ਅਹੁਦੇ 'ਤੇ ਨਿਯੁਕਤ ਕਰਕੇ ਪਟਿਆਲਵੀਆਂ ਦਾ ਮਾਨ ਵਧਾਇਆ ਹੈ। ਇਸ ਮੌਕੇ ਕੇ. ਕੇ. ਸਹਿਗਲ, ਰਾਜੇਸ਼ ਮੰਡੇਰਾ, ਸੈਨੂੰ ਸੰਗਰ, ਐਸ. ਐਸ. ਵਾਲੀਆ, ਯੁਵਰਾਜ ਸ਼ਰਮਾ, ਸ਼ੋਰ ਖਾਨ, ਗੋਪੀ ਰਗੀਲਾ, ਲਵ ਸੇਠ, ਸੂਰੇਸ਼ ਮਲਹੇਤਰਾ, ਰਾਜ ਕੁਮਾਰ ਮਲਹੇਤਰਾ, ਸ਼ੰਕਰ ਲਾਲ ਮਲਹੇਤਰਾ, ਭਾਰਤ ਭੂਸ਼ਣ, ਵਿਨੋਦ ਮਲਹੇਤਰਾ, ਬਲਵਿੰਦਰ ਗਰੇਵਾਲ, ਮੋਹਨ ਸ਼ਰਮਾ, ਸੋਜੀਵ ਸ਼ਰਮਾ ਰਾਏਪੁਰ, ਲੱਕੀ ਸ਼ਰਮਾ, ਹਨੀ, ਬੈਗੇ, ਟਵਿਕਲ ਸਿੰਘ ਅਤੇ ਮੀਡੀਆ ਇਚਾਰਜ ਜਸਵਿੰਦਰ ਜੁਲਕਾਂ ਮੌਜੂਦ ਸਨ।

ਸੜਕ 'ਤੇ ਭਾਰੀ ਖੱਡੇ ਬਣੇ ਪਰੇਸ਼ਾਨੀ ਦਾ ਕਾਰਨ

ਨੰਗਲ, 8 ਫਰਵਰੀ (ਸਤਨਾਮ ਸਿੰਘ) ਦੋ ਦਿਨ ਤੋਂ ਲਗਾਤਾਰ ਪਈ ਬਰਖਾਂ ਨੇ ਨਰਲ ਇਲਾਕੇ ਵਿਖੇ ਸੜਕਾਂ ਦੀ ਨੂਹਾਰ ਬਿਗਾੜ ਦਿੱਤੀ ਹੈ। ਟਰੱਕ ਯੂਨੀਅਨ ਕੋਲ ਰੇਲਵੇ ਰੇਡ ਨੂੰ ਜਾਣ ਵਾਲੀ ਸੜਕ ਦਾ ਤਾਂ ਬੁਰਾ ਹਾਲ ਹੈ। ਫਲਾਈਓਵਰ ਦਾ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਪਰ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਬਰਖਾਂ ਕਾਰਨ ਪਾਣੀ ਨਾਲ ਭਰੇ ਛੋਟੇ ਛੋਟੇ ਖੱਡੇ ਭਾਰੀ ਵਾਹਨਾਂ ਦੇ ਲੰਘਣ ਕਾਰਨ ਬਹੁਤ ਵੱਡੇ ਹੋ ਗਏ ਹਨ ਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।

ਲੋਕਾਂ ਦੀ ਮੇਗ ਹੈ ਕਿ ਉਕਤ ਖੱਡਿਆਂ ਨੂੰ ਭਰਕੇ ਰਾਹਗੀਰਾਂ ਦੀ ਇਸ ਸਮੱਸਿਆ ਨੂੰ ਦੂਰ ਕੀਤਾ ਜਾਵੇ ਤੇ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਭਾਰੀ ਗੱਡੀਆਂ ਨੂੰ ਮੌਜੋਵਾਲ ਤੋਂ ਭਲਾਣ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਭੇਜ ਦਿੱਤਾ ਜਾਵੇ।

ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ

 ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ 'ਚ ਛਪੇ ਇਸ਼ਤਿਹਾਰਾਂ (ਡਿਸਪਲੇ/ ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

ਪਬਲਿਕ ਨੋਟਿਸ

ਲਕਸ਼ ਬਾ-ਅਦਾਲਤ ਤਹਿਸੀਲਦਾਰ-ਕਮ-ਸਹਾਇਕ ਕਲੋਕਟਰ ਦਰਜਾ ਪਹਿਲਾ ਬਾਘਾਪੁਰਾਣਾ।

ਵਿਸ਼ਾ : ਤਕਸੀਮ ਕੇਸ ਅਨਵਾਨ ਜਗਮਲ ਸਿੰਘ ਪੱਤਰ ਜੀਤ ਸਿੰਘ ਪੱਤਰ ਹਰਨਾਮ ਸਿੰਘ ਵਾਸੀਆਨ ਪਿੱਡ ਮਾਹਲਾ ਕਲਾਂ ਬਨਾਮ ਜਗਰਾਜ ਸਿੰਘ ਪੁੱਤਰ ਮਗਲ ਸਿੰਘ ਪੁੱਤਰ ਕੋਹਰ ਸਿੰਘ ਆਦਿ ਵਾਸੀਆਨ ਪਿੰਡ ਬਾਘਪਰਾਣਾ ਤਹਿਸੀਲ ਬਾਘਾਪੁਰਾਣਾ ਜ਼ਿਲਾ ਮਗਾ।

ਨੋਟਿਸ ਬਨਾਮ ਆਮ ਪਬਲਿਕ ਉਪਰਕਤ ਵਿਸ਼ ਸੰਬੰਧੀ ਇਸ ਨੋਟਿਸ ਰਾਹੀਂ ਆਮ ਤੋਂ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਪਰੋਕਤ ਕੇਸ ਇਸ ਅਦਾਲਤ ਵਿਚ ਸੁਣਵਾਈ ਅਧੀਨ ਹੈ। ਜਿਸਦੀ ਅਗਲੀ ਭਾਰੀਖ ਪੋਸ਼ੀ ਮਿਤੀ 07.03.2019 ਨਿਯਤ ਹੈ। ਇਸ ਕੇਸ ਵਿਚ ਖੇਵ ਨੇ. 381-34 ਵਾਕਿਆ ਰਕਬਾ ਮਾਹਲਾ ਕਲਾਂ ਵਿਚ ਵਰੀਕਸਾਨੀ ਜਗਰਾਜ ਸਿੰਘ ਪੱਤਰ ਮਗਲ ਸਿੰਘ, ਮੁਖਤਿਆਰ ਸਿੰਘ, ਕਰਤਾਰ ਸਿੰਘ ਪੁੱਤਰਾਨ ਪ੍ਰੇਮ ਸਿੰਘ, ਹਰਚੰਦ ਸਿਘ, ਹਰਬੰਸ ਸਿੰਘ, ਜਸਵੇਤ ਸਿੰਘ ਪੱਤਰਾਨ ਦੇਵਾ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ, ਜਗਦੇਵ ਸਿੰਘ ਪੁੰਤਰਾਨ ਤਾਰਾ ਸਿੰਘ, ਅੰਮਿਤਪਾਲ ਸਿੰਘ, ਰਛਪਾਲ ਸਿੰਘ ਪੁੱਤਰਾਨ ਜਗਦੇਵ ਸਿੰਘ, ਜਗਰਾਜ ਸਿੰਘ ਪੁੱਤਰ ਜੀਤ ਸਿੰਘ, ਜੀਤ ਸਿੰਘ ਪੁੱਤਰ ਅਨੁਖ ਸਿੰਘ, ਗੁਰਮੇਲ ਸਿੰਘ ਪੁੱਤਰ ਗੁਰਦੀਪ ਸਿੰਘ, ਬੇਅੰਤ ਸਿੰਘ ਪੁੱਤਰ ਹਜ਼ਰਾ ਸਿੰਘ, ਹਰਬਸ ਸਿੰਘ ਪੁੱਤਰ ਹਜੁਰਾ ਸਿੰਘ, ਗੁਰਵਿੰਦਰ ਸਿੰਘ, ਸਖਵਿੰਦਰ ਸਿੰਘ ਪੱਤਰਾਨ ਬਲਵੰਤ ਸਿੰਘ, ਸੋਡੀ ਕੌਰ, ਦਵਿਦਰ ਕੌਰ ਪੱਤਰੀਆਨ ਬਲਵੰਤ ਸਿਘ, ਗਰਦੀਪ ਸਿਘ ਪੱਤਰ ਹਰਬੇਸ਼ ਸਿੰਘ, ਰਾਮਪਾਲ ਸਿੰਘ ਪੱਤਰ ਮਦਰ ਸਿੰਘ, ਜਸਵੰਤ ਸਿੰਘ ਪੱਤਰ ਮਹਿੰਦਰ ਸਿੰਘ, ਗਰਬਖਸ਼ ਸਿੰਘ, ਗਰਲਾਭ ਸਿੰਘ ਪੁੱਤਰਾਨ ਮੁਖਤਿਆਰ ਸਿੰਘ, ਜਗਪਾਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀਆਨ ਪਿੰਡ ਮਾਹਲਾ ਕਲਾ ਤਹਿਸੀਲ ਬਾਘਪੁਰਾਣਾ ਜ਼ਿਲਾ ਮੋਗਾ ਦੀ ਇਤਲਾਹ ਸਧਾਰਨ ਤਰੀਕੇ ਨਾਲ ਨਹੀਂ ਹੋ ਸਕੀ। ਇਸ ਲੀ ਇਸ ਨੋਟਿਸ ਰਾਹੀ ਉਕਤ ਖੇਵਟ ਨਾਲ ਸਬੰਧਤ ਵਿਅਕਤੀਆਂ ਨੂੰ ਸਚਿਤ ਕੀਤਾਜਾਂਦਾ ਹੈ ਕਿ ਮਿਤੀ 07 03 2019 ਨੂੰ ਅਸਾਲਤਨ ਜਾਂ ਵਕਾਲਤਨ ਰਾਜਰ ਅਦਾਲਤ ਆ ਕੇ ਪੇਸ਼ ਹੋਣ। ਬਾਅਦ ਗਜਰਨੇ ਮਿਆਦ ਕੋਈ ਉਜਰ ਕਾਬਲੇ ਸਮਾਇਤ ਨਹੀਂ ਹੋਵੇਗਾ ਅਤੇ ਤਕਸੀਮ ਕੋਸ ਦਾ ਵੈਸਲਾ ਇਕਤਰਵਾ ਕਰ ਦਿੱਤਾ ਜਾਵੇਗਾ

ਤਹਿਸੀਲਦਾਰ-ਕਮ-ਸਹਾਇਕ ਕੁਲੈਕਟਰ ਦਰਜਾ ਪਹਿਲਾ ਬਾਘਾਪੁਰਾਣਾ।

ਗਰੈਟਰ ਦਾ ਨਾਂ

Court Notice

Sh In the court of Kamaldeep Singh Additional Civil Judge Division), (Senior Budhlada.

> Saweety Singla V/S General Public

CNR NO. PBMNA0-000606-2018 Next Date: 28.02.2019

Notice to : General Public In above titled case, the defendants(s)/ respondent(s) could not be served. It is ordered that defendants/ respondents should appear in person or through counsel on 28.02.2019 at 10 AM. For details logon to https:// highcourtchd.gov.in?trs=district

Additional Civil Judge (Senior Division),

Mansa.

notice&district=Mansa

OSB| ਸਟੇਟ ਬੈਂਕ ਆਫ਼ ਇੰਡੀਆ ਾਰ : ਫਰਿਹਗੜ੍ਹ ਸਾਹਿਬ ਐਸਜੀਜੀਐਸਡਬਲਿਯੂਯੂ (51324), ਲੁਧਿਆਣਾ ਨੈ .: 1763233892, Mob.: 8427201911

ਨਿਯਮ 8 (1) ਕਬਜ਼ਾ ਨੌਟਿਸ (ਅਚੱਲ ਜਾਇਦਾਦ ਲਈ)

ਜਦਕਿ ਨਿਮਨ ਹਸਤਾਖਰੀ ਜੋ ਕਿ ਸਟੇਟ ਬੋਕ ਆਫ਼ ਇੰਡੀਆ (ਪਹਿਲਾ ਐਸਬੀਓਪੀ) ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਊਰੀਟਾਈਜਸ਼ਨ ਅੰਡ ਭੀਕਸਟਰਕਸ਼ਨ ਆਫ਼ ਵਾਇਨਾਸ਼ਲ ਐਸਸਟ ਅਤੇ ਇਨਵੋਰਸਮੈਟ ਸਕਿਊਰਟੀ ਐਕਟ 2002 ਅਧੀਨ ਅਤੇ ਧਾਰਾ 13 (12) ਅਧੀਨ ਮਿਲੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਜਿਸ ਨੂੰ ਕਿ ਸਕਿਊਰਟੀ ਇਨਟਰੋਸਟ (ਇਨਵੌਰਸਮੈਂਟ) ਨਿਯਮ 2002 ਦੇ ਨਿਯਮ 3 ਸਹਿਤ ਪੜ੍ਹਿਆ ਜਾਵੇ ਨੇ ਕਰਜ਼ਦਾਰਾਂ/ਗਰੰਟਰ ਨੂੰ ਨਿਮਨ ਦੱਸੀਆਂ ਮਿਤੀਆਂ 'ਤੇ ਡਿਮਾਂਡ ਨੋਟਿਸ ਧਾਰਾ 13 (2) ਜਾਰੀ ਕਰਕੇ ਕਰਜ਼ਦਾਰਾਂ ਨੂੰ ਕੁਮਵਾਰ ਡਿਮਾਂਡ ਨੋਟਿਸਾਂ 'ਚ ਦੱਸੀ ਬਕਾਇਆ ਰਕਮ ਨੋਟਿਸ ਦੇ 60 ਦਿਨਾਂ ਅੰਦਰ ਮੌੜਨ ਲਈ ਕਿਹਾ ਸੀ।

ਕਰਜ਼ਦਾਰ/ਗਰੇਟਰ ਇਹ ਰਾਸ਼ੀ ਮੋੜਨ 'ਚ ਅਸਫ਼ਲ ਰਹੇ ਹਨ ਇਸ ਲਈ ਕਰਜ਼ਦਾਰਾਂ/ਗਰੇਟਰ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਿਮਨ ਹਸਤਖਰੀ ਨੂੰ ਹੇਠਾਂ ਦੱਸੀ ਜਾਇਦਾਦ ਦਾ ਦੱਸੇ ਨਿਯਮ 2002 ਦੇ ਸੈਕਸ਼ਨ 13 (4) ਦੇ ਨਾਲ ਪੜ੍ਹੇ ਜਾਂਦੇ ਨਿਯਮ 8 ਅਤੇ 9 ਤਾਕਤਾਂ ਦੀ ਵਰਤੋਂ ਕਰਦਿਆਂ ਸੰਬੋਲਿਕ ਕਬਜ਼ਾ ਲੈ ਲਿਆ ਹੈ।

ਕਰਜ਼ਦਾਰ/ਗਰੈਟਰ ਖਾਸਕਰ ਅਤੇ ਜਨਤਾ ਨੂੰ ਆਮ ਤੌਰ 'ਤੇ ਜਾਇਦਾਦ ਨਾਲ ਕਿਸੇ ਵੀ ਤਰ੍ਹਾਂ ਦੀ ਛੀਲਿੰਗ ਤੋਂ ਸੁਚੇਤ ਕੀਤਾ ਜਾਂਦਾ ਹੈ ਅਤੇ ਜਾਇਦਾਦ ਨਾਲ ਕਿਸੇ ਵੀ ਤਰ੍ਹਾਂ ਦੀ ਡੀਲਿੰਗ ਸਟੇਟ ਬੈਂਕ ਆਫ਼ ਇਡੀਆ ਦੇ ਅਧਿਕਾਰ ਖੇਤਰ ਅੰਦਰ ਹੋਵੇਗੀ ਤਾਂ ਕਿ ਵੱਸੀ ਰਕਮ ਸਮੇਤ ਭਵਿੱਖ ਦਾ ਵਿਆਜ ਅਤੇ ਹੋਰ ਖਰਚਿਆਂ ਦੇ ਵਸਲੀ ਜਾ ਸਕੇ ਜੋ ਦੋਸੇ ਹਰੇਕ ਖਾਤੇ ਤੋਂ ਲੱਡੀਦੀ ਹੈ।

ਉਪਰੋਕਤ ਐਕਟ ਦੇ ਸੇਕਸ਼ਨ 13 ਦੇ ਸਬ ਸੇਕਸ਼ਨ 8 ਤਹਿਤ ਕਰਜ਼ਦਾਰਾਂ ਨੂੰ ਆਪਣੀ ਗਿਰਵੀ ਜਾਇਦਾਦ ਛਡਾਉਣ ਲਈ ਉਪਲੱਬਧ ਸਮੇਂ ਵੱਲ

ਦੀ ਮਿੜੀ

ਧਿਆਨ ਦਿਵਾਇਆ ਜਾਂਦਾ ਹੈ। ਕਬਜ਼ੇ ਦੀ ਅਚੱਲ ਜਾਇਦਾਦ ਦਾ ਵੇਰਵਾ ਬਾਚ/ਖਾਤਾ/ਕਰਜ਼ਦਾਰ/ ਭਿਮਾਂਡ ਨੌਟਿਸ ਅਨੁਸਾਰ ਗਿਮਾਂਡ ਨੋਟਿਸ ਬਕਾਇਆ ਰਕਮ

ਵਤਿਹਗੜ੍ਹ ਸਾਹਿਬ ਐਸਜੀਜੀਐਸਡਬਨਯੁਯੂ	ਜਾਇਦਾਦ ਸਾਰੇ ਤੇ ਅਹਿਮ ਹਿੱਸਿਆ ਵਿਚੋਂ ਜਾਇਦਾਦ 01.12.18 04.02						
ਖਾਤਾ ਨੇ : 65231941475 ਕਰਜ਼ਦਾਰ: ਸ੍ਰੀ ਚਮਨ ਲਾਲ ਪੁੱਤਰ ਸ੍ਰੀ ਦੇਵ ਰਾਜ #4262/31 ਸੰਢੀ ਕਲੰਨੀ, ਵਾਰਡ ਨੇ 13, ਸਰਹਿੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪੰਜਾਬ 140406 ਗਰੰਟਰ, ਸ੍ਰੀ ਉਮਾ ਸ਼ਿਕਰ ਪੁੱਤਰ ਤਿਲਕ ਰਾਮ	ਮਲਕੀਅਤ ਸ੍ਰੀ ਚਮਨ ਲਾਲ ਪੁੱਤਰ ਸ੍ਰੀ ਦੇਵ ਰਾਜ, ਮਿਰ ਖੇਵਟ ਨੇ. 481/475 ਮਿਨ ਖਤੇਨੀ ਨੇ. 850 ਐਸ ਤੋਂ ਕਿਟਾ 1 ਰਕਬਾ 3 ਹੁਮਾਯੂਪੁਰ ਸਰਹਿੰਦ ਤਹਿਸੀਲ ਤੇ ਜ਼ਿਲ੍ਹ ਨੇ. 136 ਜਮਾਬਦੀ ਸਾਲ 2011-12 ਅਨੁਸਾਰ ਕੁੱਲ ਦੇ ਵਰਗ ਗਜ਼, ਸਥਿਤੀ/ਪੂਰਾ ਪਤਾ (ਪਿੰਡ, ਸਬ ਤਹਿਸੀਲ ਰੇਲਵੇ ਰੋਡ, ਸਰਹਿੰਦ ਚਾਰਦੀਵਾਰੀ ਪੂਰਬ. ਗਲੀ ਸਾਈ ਸਾਈਡ 30 ਉਤਰ ਵੱਲ ਕੁਲਵੰਤ ਕੌਰ ਸਾਈਡ 33 ਜ਼ਮੀਨ ਸਾਈਡ 33 6"	ਖਸਰਾ ਨੂੰ 12, ਾ ਫਤਿਹਗੜ੍ਹ ਸ ਮੇਤਰ/ਸਾਈਜ਼ ਜ , ਤਹਿਸੀਲ, ਜ਼ਿ ਡਿ 30', ਮੋਛਮ	/14/2(3- ਮਹਿਬ, ਹਦਬ ਮਮੀਨ ਦਾ 1 ਸਲ੍ਹਾ) ਹੁਮਾਯੂ (ਖਾਲੀ ਪਨ				
ਮਿੜੀ: : 04.02.2019	ਸਥਾਨ : ਵਤਿਹਗੜ੍ਹ ਸਾਹਿਬ ।	नेक्सीजीक्षेत्रज्ञा	refer				

ਚਡਾਗੜ੍ਹ ਪ੍ਰਸ਼ਾਮਨ, ਇਜਾਨਾਆਰਗ ਈ ਟੈਂਡਰ ਨੋਟਿਸ

ਪ੍ਰੈਸੈਂਟੇਜ਼ ਰੇਟ ਦੇ ਆਧਾਰ 'ਤੇ ਭਾਰਤ ਦੇ ਰਾਸ਼ਟਰਪਤੀ ਨੂੰ ਸਨਮੁੱਖ ਰੱਖਦੇ ਹੋਏ ਕਾਰਜਕਾਰੀ ਇੰਜੀਨੀਅਰ ਸੀਪੀ ਡਵੀਜ਼ਨ ਨੂੰ 2 (ਰੋਡਜ਼) ਚੰਡੀਗੜ੍ਹ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨਾਲ ਯੋਗ ਕਲਾਸ ਨਾਲ ਸੂਚੀਬੱਧ ਅਤੇ ਜੋ ਸੜਕ ਦੇ ਕਾਰਜ ਕਰਦੇ ਹਨ ਅਤੇ ਸੀਪੀਡਬਲਿਯੂਡੀ, ਹਰਿਆਣਾ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਪੀਡਬਲਿਯੂਡੀ ਨਾਲ ਯੋਗ ਕਲਾਸ ਨਾਲ ਸੂਚੀਬੱਧ ਹਨ, ਵੱਲੋਂ ਟੈਂਡਰ ਮਗਾਏ ਜਾਂਦੇ ਹਨ। ਜੋ ਕਿ ਵੈਬਸਾਈਟ http://etenders.chd.nic.in/ nicgep 'ਤੇ ਅਪਲੋਡ ਅਤੇ ਪ੍ਰਾਪਤ ਕੀਤੇ ਜਾਣਗੇ।

सक्षी र्तः	ਐਨ. ਆਈ.	ਕੈਮ ਦਾ ਨਾਂ ਅਤੇ ਸਥਾਨ	ਟੈਂਡਰ 'ਚ ਲਿਖੀ	नथवी	ਕੈਮ ਪੂਰਾ	ਆਖਰੀ ਹਿ	ਮਰੀ ਕੇ ਸਮਾਂ	Sur Sur
	रो है	221.5 (6 15 15 15 15 15 15 15 15 15 15 15 15 15	ਅਨੁਮਾਨਤ ਲਾਗਤ	ਕੀਮਤ	ਕਰਨ ਦਾ ਸਮਾਂ	ਟੈਂਡਰ ਆਨਲਾਈਨ ਭਰਨ ਲਈ	ਭੌਤਿਕ ਰੂਪ ਵਿਚ ਦਸਤਾਵੇਜ ਜਮ੍ਹਾਂ ਕਰਵਾਉਣ ਲਈ	ਵੈਂਡਰ ਖੋਲ੍ਹਣ ਦੀ ਮਿਤੀ ਤੇ ਸਮਾਂ 18 02 2019 ਜ਼ਾਮ 3 30
L		ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਆਡੀਟਰੀਅਮ ਅਤੇ ਲਾਇਬਰੇਰੀ ਦੀ ਪਿਛਲੀ ਅਤੇ ਖੁੱਲ੍ਹ ਹੋਥ ਵਾਲੀ ਸੜਕ ਦੀ ਰੀ-ਕਾਰਪੇਟਿਗ ਦਾ ਕਾਰਜ	ਰੁਪਏ 22,72,659/-	कुप्ट 45,453/-	। ਮਹੀਨ	18 02 2019 ਸ਼ਾਮ 3 ਵਜੇ ਤੌਕ	15-02-2019 ਨੂੰ ਸ਼ਾਮ 3.00 ਵਜੇ ਤੱਕ	The second secon

ਨਿਯਮ ਅਤੇ ਸ਼ਰਤਾਂ ਦੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਨਿਮਨ ਹਸਤਾਖਰੀ ਜਾਂ ਵੈਬਸਾਈਟ http:/ /etenders.chd.nic.in/nicgep ਤੋਂ ਸੰਪਰਕ ਕਰ ਸਕਦੇ ਹਨ।

ਕਾਰਜਕਾਰੀ ਇੰਜੀਨੀਅਰ, ਸੀਪੀ ਡਵੀਜ਼ਨ ਨੰ. 2, (ਸੜਕ) ਚੰਡੀਗੜ੍ਹ

UNIT NO 201-B, 2ND FLOOR, GLOBAL BUSINESS PARK WARAICH FARM COMPOUND, NH-22, DELHI-AMBALA-CHD ROAD ZIRAKPUR-140603 Email Id: regencyinvestmentsItd@gmail.com, Website: www.regencyinvestments.co.in STATEMENT OF STANDALONE UNAUDITED FINANCIAL RESULTS FOR THE QUARTER ENDED 31ST DECEMBER 2018 (Rs.in lacs except per share data)

REGENCY INVESTMENTS LIMITED

CIN No: L67120PB1993PLC013169

			STANDALON	E		STANDALONE QUARTER ENDED	
SI. No.		(QUARTER EN	DED			
	Particulars	3months ended 31.12.2018 (Un-audited)	Preceding 3months ended 30.09.2018 (UnAudited)	Correspond- ing 3 months ended in previous year 31.12.2017 (Unaudited)	Nine months ended 31.12.2018 (Unaudited)	Audited year ended 31.03.2018	Audited year ended 31.03.2017
1	Total income from operations (net)	59.82	48.17	14:90	154.21	63.64	40.71
2	Profit/(Loss) for the period from operations before other income, finance costs and exceptional items	31.67	26.93	11.45	91.92	41.27	27.44
3	Profit/(Loss) for the period before finance costs & exceptional items	31,69	26.93	11.45	92.31	41.85	29.55
4	Profit/(Loss) for the period after finance cost but before Exceptional items	9.06	12,27	6.42	44.18	30.97	29.55
5	Total Comprehensive Income (Net Profit/(Loss) after taxes, minority interest and share of profit/(loss) of associates)	8.34	12.27	4.81	43.46	22.91	20.69
7	Paid-up Equity Share Capital (Face value Rs. 10/- per share)	371.18	371.18	300.02	371.18	300.02	300.02
8	Reserves excluding revaluation reserves as per balance sheet of previous accounting year	47.44	47:44	25.93	47.44	25.93	5.41
9	Earning per Share (basic & diluted) Before extra-ordinary items After extra-ordinary items	0.225 0.225	0.331 0.331	0.160 0.160	1.172 1.172	0.764 0.764	0.690 0.690

- The above financial results have been reviewed by the Audit Committee and approved by the Board Of Directors in their respective meeting held on 08.02.2019
- The statutory auditors have reviewed the above financial results for the guarter ended 31st December, 2018.
- The segment reporting provisions are not applicable. The company is engaged in only one business segment i.e. NBFC activities. The figures of the previous period/year have been regrouped/reclassified, wherever considered necessary, to correspond with the
 - On behalf of the Board Of Directors For Regency Investments Limited **GAURAY KUMAR**

Place: Chandigarh Date: 08.02.2019

current period's classification/disclosure.

MANAGING DIRECTOR DIN: 06717452

FINANCIAL EXPRESS



BCL INDUSTRIES LIMITED

(Formerly known as BCL INDUSTRIES & INFRASTRUCTURES LIMITED) Regd. Office: Hazl Rattan Link Road, P. Box No. 71, Bathinda - 151 001 CIN: L24231PB1976PLC003624 Extract of Standalone Unaudited Financial Results for the Quarter/ Nine Months ended 31st December, 2018

Sr. No.	Particulars	Quarter	Quarter	Corresponding Quarter	Nine Months	Corresponding Nine Months	Financial Year
		ended	ended 30.09.2018	ended	ended	ended 31.12.2017	ended 31.03.2018
		31.12.2018		31.12.2017	31.12.2018		
		UNAUDITED	UNAUDITED	UNAUDITED	UNAUDITED	UNAUDITED	AUDITED
1	Total Income from Operations	24527.57	20383.04	23519.06	65395,41	62495.26	85755.51
2.	Net Profit / (Loss) for the period (before Tax, Exceptional and/or Extraordinary items#)	1499.46	2025.16	569.00	4218.28	1561.95	2231.12
3	Net Profit / (Loss) for the period before tax, after exceptional and/or Extraordinary items#)	1499,46	2025.16	569.00	4218.28	1561.95	2231.12
4	Net Profit / (Loss) for the period after tax (after Exceptional and/or Extraordinary items#)	1134.96	1721.23	477.60	3439.78	1370.55	1839.75
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	1137.42	1723.50	477.60	3423,10	1370.55	1807.13
6	Equity Share Capital	1743.3	1743.30	1415,00	1743.30	1415.00	1570.60
7	Reserves (excluding Revaluation Reserve) as shown in the Audited Balance Sheet of the previous year	15724.26	14781.96	9938.66	15724.26	9938.66	11646.36
8	Earnings Per Share (of Rs. 10/- each) (for continuing and continuing and discontinued operations) – 1. Basic: 2. Diluted	6.51 6.39	10.24 9,89	3.38 3,38	20.17 19.76	9,69 9.69	12.78 10.31

The above is an extract of the detailed format of standalone financial results for the quarter/nine months ended 31st December, 2018 filed with the Stock Exchange(BSE) under Regulation 33 of the Securities & Exchange Board of India (Listing Obligations and Disclosure Requirements) Regulations, 2015. The full format of financial results are available on the BSE, website (www.bseindia.com) and also on the Company's website (www.bcl.ind.in)

For and on behalf of the Board of Directors, Dated: 08.02.2019 Place : Bathinda (RAJINDER MITTAL)

Mg. Director DIN: 00033082



INDIA GELATINE & CHEMICALS LIMITED

Regd. Office: 703/704, "SHILP", 7th Floor, Nr. Municipal Market, Sheth C.G. Road, Navrangpura, Ahmedabad -380 009 (Gujarat) Website: www.indiagelatine.com; E-mail: igcl@indiagelatine.com CIN - L99999GJ1973PLC002260

Statement of Unaudited Financial Results for the Quarter and Nine months ended 31st December, 2018

				(₹ in Lakhs)
Sr No	Particulars	Quarter Ended 31.12.2018 (Unaudited)	Nine Months Ended 31.12.2018 (Unaudited)	Quarter Ended 31.12.2017 (Unaudited)
1	Total Income	3,324.78	9,069.42	2,863.73
2	Net Profit/(Loss) for the period before tax	86.88	434.24	149.45
3	Net Profit/(Loss) for the period after tax	98.44	400.24	99.34
4	Total comprehensive income for the period (comprising profit for the period (after tax) and other comprehensive income (after tax)	139.25	397.32	133.01
5	Equity Share Capital (Face Value per share ₹ 10/-)	709.23	709.23	709.23
6	Earnings per share (before and after extraordinary items) (of ₹ 10/- each) Basic & Diluted	1.39	5.64	1.59

Note:

- 1. The above financial results have been reviewed by the Audit Committee and thereafter approved by the Board of Directors of the Company in their respective meetings held on February 08, 2019. The Statutory auditors of the company have conducted limited review of the above financial results as per Regulation 33 of the SEBI (Listing Obligation and Disclosure Requriements) Regulations, 2015.
- 2. The Company has bought back 23,07,700 Equity Shares of ₹ 10/- each at a price of ₹ 117/per share on 20th July, 2017 in due compliance of Sections 68 to 70 of the Companies Act, 2013 & applicable provisions of the Securities & Exchange Board of India (Buy Back of Securities) Regulations, 1998 and accordingly the equity share capital has reduced to that extent. Accordingly Earning Per Share has been calculated on the basis of Weighted Number of Equity Shares outstanding for Quarter ended 31st December, 2017.
- 3. The above is an extract of the detailed format of Financial Results for the Quarter and Nine months ended 31st December, 2018, filed with the Stock Exchanges, under the Regulation 33 of the SEBI (Listing and Other Disclosure Requirements) Regulations, 2015. The full format of the Financial Results is available on the Stock Exchange website, www.bseindia.com and on the Company's website www.indiagelatine.com

India Gelatine & Chemicals Ltd.

Place: Mumbai Date: February 08, 2019.

Viren C. Mirani **Managing Director** DIN: 00044901



Excel Crop Care Limited Beyond crop protection. Behind every farmer

Regd. Office: 184 / 87, Swami Vivekanand Road, Jogeshwari (W), Mumbai - 400 102. Corporate Office: 13/14, Aradhana Ind. Development Corp. Near Virwani Ind. Estate, Goregaon (E), Mumbai - 400 063.

CIN: L74999MH1964PLC012878

EXTRACT OF STANDALONE UNAUDITED FINANCIAL RESULTS FOR THE QUARTER ENDED 31ST DECEMBER, 2018

				(₹ in Lacs)
Sr. No.	Particulars	For the Quarter Ended 31 ST December, 2018	For the Half Year Ended 31 st December, 2018	For the Quarter Ended 31 st December, 2017
1	Total income from operations (net)	23199.99	104043.23	25864.96
2	Net Profit for the period (before Tax, Exceptional and/or Extraordinary items)	257.45	12507.80	1710.89
3	Net Profit for the period before Tax (after Exceptional and/or Extraordinary items)	257.45	12507.80	1710.89
4	Net Profit for the period after Tax (after Exceptional and/or Extraordinary items)	246.47	8274.90	1287.85
5	Total Comprehensive Income for the period [Comprising Profit for the period (after tax) and Other Comprehensive Income (after tax)]	123.64	8295.75	1276.62
6	Paid up Equity Share Capital (Face value ₹ 5/- per Equity Share)	550.28	550.28	550.28
7	Basic and Diluted Earnings per share of ₹ 5/- each [not annualised] (₹)	2.24	75.19	11.70

Place: Takarazuka City, Hyogo, Japan

Date: 08th Feb, 2019

The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly Unaudited Results are available on the Company's website at www.excelcropcare.com and also on the websites of the Stock Exchanges at www.nseindia. com and www.bseindia.com

> For Excel Crop Care Limited Sd/-

> > **Chetan Shah**

DIN: 00488127

(Managing Director)

Invitation for Resolution Plans (Under sub-regulation(5) of regulation 36A of (Insolvency Resolution Process for Corporate Persons) Regulations, 2016) For the attention of the prospective resolution applicants of Baffin Engineering Projects Limited

Baffin Engineering Projects Limited

Registrar of Companies, Ahmedabad

Regd. Office 320, New Cloth Market.

The Resolution Professional by email at

The Resolution Professional by email at

The Resolution Professional by email at

Sealed envelope by Post/by hand to RP at

the Correspondence Address. It should

also be submitted in electronic mode in a

IBBI/IPA-002/IP-N00039/2016-17/10078

107. Agarwal Prestige Mall, Adjoining to

107. Agarwal Prestige Mall, Adjoining to

For Baffin Engineering Projects Limited

IBBI /IPA-002/IP-N00039/2016-17/10078

Registered Email id lekhrajbajaj@rediffmail.com

LEKHRAJ BAJAJ

Resolution Professional

Email id: lekhrajbajaj@rediffmail.com

Email id : lekhrajbajaj@rediffmail.com

The Resolutional Professional by email

M2K Pitampura, Delhi-110034

M2K Pitampura, Delhi-110034

L29199GJ1995PLC027455

Ahmedabad -380022

09.02.2019 (Revised)

29.12.2018 (Onginal)

rpbaffin@gmail.com Or lekhrajbajaj@rediffmail.com

rpbaffin@gmail.com or lekhrajbajaj@rediffmail.com

19/02/2019 (Revised) 13/01/2019 (Original)

24/02/2019 (Revised) 20/01/2019 (Original)

28/02/2019 (Revised) 25/01/2019 (Original)

05/03/2019 (Revised)

03/02/2019 (Original)

28/02/2019 (Revised) 25/01/2019 (Original)

rpoaffin@gmail.com

18/03/2019 (Revised) 25/02/2019 (Original)

LEKHRAJ BAJAJ

LEKH RAJBAJAJ

09/02/2019

107, Agarwal Prestige Mail, Adjoining To M2k Pitampura, Delhi-110034

orlekhrajbajaj@redifmail.com

password protected pen drive 29/03/2019 (Revised).

13.09.1995

24.10.2018

FORM G (Date Extended)

The Insolvency and Bankruptcy Board of India

No. Particulars

Name of the Corporate Debtor

office(if any) of Corporate Debtor

incorporated/registered

of Corporate Debtor

Date of Incorporation of Corporate Debtor

Authority under which Corporate Debtor is

Corporate Identity Number/Limited Liability Identification Number of Corporate Debtor

Address of Registered office and Principal

Insolvency Commencement date in respect

Date of invitation of Expression of Interest

Eligibility for resolution applicants under

Norms of inetigibility applicable under

section 29A are available at:

resolution applicants

resolution applicants

provisional list

section 25(2)(h) of the Code is available at:

Last date for receipt of expression of interest

Date of issue of provisional list of prospective

Last date for submission of objections to

Date of issue of final list of prospective

Date of issue of information memorandum,

evaluation matrix and request for resolution plans to prospective resolution applicants

Manner of obtaining request for resolution plan, evaluation matrix, information

Last date for submission of Resolution Plans.

Manner of submitting Resolution Plans by

Estimated Date of submission of Resolution

Name and Registration No. of Resolution

Name, address and email of the Resolution

Professional, as registered with the board

Address and email to be used for

Resolution Professional

Date: 09/02/2019

Place: New Delhi

Date of Publication of Form G

professional correspondence with the

Further details can be obtained from

Plan to the Adjudicating Authority for approval 22/03/2019 (Original)

memorandum and further information

a Prospective Resolution Applicants

FINE ORGANIC INDUSTRIES LIMITED

Reg off: Fine House, Anandji street,off M G Road, Ghatkopar (East), Mumbai 400 077. CIN: U24119MH2002PLC136003 Email: info@fineorganics.com; Web: www.fineorganics.com, Tel.: +91 (022) 21025000, Fax: +91 (022) 21028899

Sr.	Particulars	Quarter ended 31" December 2018	Nine months ended 31" December 2018	Quarter ended 31" December 2017
No.		(Unaudited)	(Unaudited)	(Unaudited)
5	Total Income from Operations	25,960.86	76,064.02	22,204.05
2	Net Profit / (Loss) for the period (before Tax: Exceptional and/or Extraordinary items)	5.541.22	16.884.49	4,130.06
3	Net Profit / (Loss) for the period before Tax (after Exceptional and/or Extraordinary items)	5,541.22	16,884.49	4,130.06
4	Net Profit / (Loss) for the period after Tax (after Exceptional and/or Extraordinary items)	3,365.31	10,244.94	2,891.76
5	Total Comprehensive Income for the period [Comprising Profit / (Loss) for the period (after Tax) and Other Comprehensive Income (after Tax)]	3,339.10	10.181.33	2,895.06
6	Paid up equity Share Capital (Face value ₹ 5/- each)	1,533.00	1,533.00	1,533.00
7	Earnings per equity share (face value of ₹ 5 each) for continuing and discontinued operations			
	1. Basic.	*10.98	*33,41	19.43
	2. Diluted:	*10.98	*33.41	*9.43

Not annualised

- a The above results have been reviewed by Audit Committee and approved by the Board of Directors in its meeting held on
- b The Statutory Auditor of the company have carried out a Limited Review of the above Unaudited Standalone financial results for the guarter ended 31" December 2018 and have issued an unqualified review report.
- The above is an extract of the detailed format of Statement of Standalone Unaudited Financial Results filed with the Stock Exchanges under Regulation 33 of the SEBI (Listing Obligations and disclosure Requirements) Regulations, 2015. The detailed Financial Results and this extract were reviewed by the Audit Committee and approved by the Board of Directors of the Company at the meeting held on 8" February 2019. The full format of the Statement of Standalone Unaudited Financial Results are available on the Company's website (www.fineorganics.com) and on the websites of National Stock Exchange of India Limited (www.nseindia.com), BSE Limited (www.bseindia.com).

For and on behalf of the Board of Director

Place: Mumbai Dated: 8" February 2019

(Mukesh Shah) Managing Director DIN :- 00106799



Adfactors 507

(₹ in Lakhs)

(* in lakh)

Year ended

31.03.2018

(Audited)

2,22,997

1,59,727

1.59,727

1,64,837


1,22,488

1,43,716

1,09,196

Chairman & Managing Director

DIN:03495554



Regd. Office: Marble Arch, 6th Floor, Race Course, Vadodara - 390 007, Ph #: (0265) 2335444

Email: secretarial@transpek.com; Website: www.transpek.com

CIN NO.: L23205GJ1965PLC001343

STATEMENT OF STAND ALONE UNAUDITED FINANCIAL RESULTS FOR THE QUARTER AND NINE MONTHS ENDED 31ST DECEMBER, 2018

			Audited			
Particulars	For the quarter ended on 31st December, 2018	For the quarter ended on 30th September, 2018	For the quarter ended on 31st December, 2017	Nine months ended on 31st December, 2018	Nine months ended on 31st December, 2017	Year ended on 31st March, 2018
Revenue from Operations	16,729	14,323	9,654	42,820	26,327	36,900
Net Profit/(Loss) for the period (before Tax, Exceptional and/or Extraordinary items)	2,267	1,697	1,029	5,465	2,426	3,503
Net Profit/(Loss) for the period before tax (after Exceptional and/or Extraordinary items)	2,267	1,697	1,029	5,465	2,426	3,503
Net Profit/(Loss) for the period after tax (after Exceptional and/or Extraordinary items)	1,442	1,093	631	3,562	1,647	2,641
Total Comprehensive Income for the period [comprising Profit/(Loss) for the period (after tax) and Other Comprehensive Income (after tax)]	1,279	1,560	1,033	4,409	2,415	4,738
Equity Share Capital	559	559	559	559	559	559
Reserves (excluding Revaluation Reserve) as shown in the Audited Balance Sheet of the previous year						
Earnings Per Share (of Rs.10/- each)						
Basic & Diluted (Rs.)	25.83	19.54	11,28	63.78	29.48	47.27

Notes: The above is an extract of the detailed format of unaudited Financial Results filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the unaudited Financial Results is available on the Company's website at www.transpek.com and the Stock Exchange's Website at www.bseindia.com.

DATE : 8th February, 2019


PLACE: Vadodara

MANAGING DIRECTOR DIN:00081171

For TRANSPEK INDUSTRY LIMITED

BIMAL V. MEHTA






Profit before tax after net movement in regulatory deferral

Net Profit after tax from continuing operations

account balance



Total Comprehensive Income comprising net profit after tax 20.517 89,788 1,09,038 1.21,294 17,939 and other comprehensive income after tax-Paid-up equity share capital (Face value of share \$10/- each) 3.92,980 3.92,980 4,13,663 4,13,663 3,92,980 Reserves excluding Revaluation Reserve 6,76,491 Earnings Per Share for continuing operations (before net movement in regulatory deferral account balance) (of ₹ 10/mach) (not annualised) (in ₹) - Basic & Diluted 0.59 2:63 2.87 0.56 1.95 10. Earnings Per Share for continuing operations (after net movement in regulatory deferral account balance) (of ₹ 10/each) (not annualised) (in ₹) Basic & Douted 0.46 0.50 2.30 2.64 2.97 Notes:



POWER TRANSMISSION

- The above is an extract of the detailed format of Quarterly/Nine Months Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly/Nine Months Financial Results of the Company are available on the investor section of our website http://www.sjvn.nic.in and under Corporate Section of BSE Limited and National Stock Exchange of India Limited at http://www.bseindia.com & http://www.nseindia.com.
 - The Board of Directors has declared interim dividend of ₹1.50 per share (on face value of ₹10/- each) for the financial year 2018-19 in its meeting held on 08.02.2019. For and on Behalf of Board of Directors (Nand Lal Sharma)

Place: Shimta Dated: 88th February, 2019

28,562

20,570

1,19,306

90,537

24,638

18,187

भारत सरकार एवं किंमाचल प्रदेश सरकार का एक संपाल उपक्रम विनी ताम एवं शीक्यल Visit us at: www.sivn.nic.in Regd. Off.: Shakti Sadan, Corporate Office Complex.



Sharan, Shimla - 171006, Himachal Pradesh (India)

Expediting Off.: Ircon Building, C-4, District Centre, Saket, New Delhi 110 017, (INDIA)